



Regd. Office & Corporate Office : 373, Industrial Area-A, LUDHIANA-141 003 (INDIA)  
Phone : 91-161-2600701 to 705, 2606977 to 980, Fax : 91-161-2222942, 2601956.  
E-mail : secnsm@owmnahar.com Website : www.owmnahar.com  
CIN : L17115PB1980PLC004341 GST No. : 0AAACN5710D1Z6

NSML/SD/2022-23/

July 25, 2022

1. The Vice President  
The National Stock Exchange of India Ltd.,  
Exchange Plaza, 5<sup>th</sup> Floor, Plot No. C/1,  
G- Block, Bandra- Kurla Complex,  
Bandra (E), MUMBAI- 400051
2. The General Manager  
The Bombay Stock Exchange Limited  
25<sup>th</sup> Floor, P.J. Tower  
Dalal Street, Mumbai  
MUMBAI- 400001

**Subject: News Paper Publication**

Dear Sir,

Pursuant to Regulation 47 and other applicable provisions of SEBI (Listing Obligations and Disclosure Requirements) Regulations, 2015, we are sending herewith copies of newspaper publication of Financial Results for the quarter ended 30<sup>th</sup> June, 2022 published in "Business Standard" and "Punjabi Jagran" dated July 23, 2022.

This is for the information of the general public as well as members of the Exchange.

Thanking you,

Yours faithfully,

For NAHAR SPINNING MILLS LIMITED

  
(COMPANY SECRETARY)



Encl: As Above.

**Bank of Maharashtra**  
 Head Office : Lokmangal, 1501, Shivajinagar, Pune-05  
**AXI/ STRATEGY/RFP-01/2022-23** 25/07/2022  
**Request for Proposal (RFP)**  
 Bank of Maharashtra invites proposal from eligible bidders for **EMPANELMENT OF MARKET RESEARCH (SURVEY) AGENCIES**. The details would be available from 25<sup>th</sup> July 2022 on Bank's website <https://www.bankofmaharashtra.in> in the Tenders Section. Bank reserves the right to cancel or reschedule the RFP process without assigning any reason.  
**Assistant General Manager, Strategy Department**

**Nahar SPINNING MILLS LIMITED**  
 Regd. Office: 373, Industrial Area 'A', Ludhiana-141003  
 CIN : L17115PB1980PLC004341, Ph. 0161-2600701, Fax: 0161-2222942  
 E-mail: secnsm@owmnahar.com, Website: www.owmnahar.com

**EXTRACT OF STANDALONE UN-AUDITED FINANCIAL RESULTS FOR THE QUARTER ENDED 30TH JUNE, 2022**

Sr. No.	Particulars	Quarter Ended			
		30.06.2022 Un-audited	31.03.2022 Audited	30.06.2021 Un-audited	31.03.2022 Audited
1	Total Income from Operations	87262.95	99937.21	73952.91	360837.34
2	Net Profit for the period (before Tax)	9700.24	14568.78	13379.51	67473.06
3	Net Profit for the period (after Tax)	7225.24	10723.49	10033.51	50218.77
4	Total Comprehensive Income/(Loss) for the period [Comprising Profit/(Loss) for the period (after tax) and Other Comprehensive Income/ (Loss) (after tax)]	(454.55)	23976.94	12752.80	71255.39
5	Equity Share Capital (Face Value of ₹ 5/- each)	1803.27	1803.27	1803.27	1803.27
6	Reserves (excluding revaluation reserves) as shown in the Audited Balance Sheet of previous year	0.00	0.00	0.00	158251.11
7	Earnings Per Share (Face Value of ₹ 5/- each) Basic/Diluted (₹)	20.03	29.99	27.81	139.50

**NOTES:**  
 1. The Company is operating in single segment i.e. Textile, hence Segment Reporting under Ind As 108 - (Operating Segment) is not applicable.  
 2. The above is an extract of the detailed format of Standalone Financial Results for the quarter ended 30th June, 2022 filed with the Stock Exchanges under Regulation 33 of SEBI (Listing and Other Disclosure Requirements) Regulations, 2015. The full format of Standalone Financial Results for the quarter ended 30th June, 2022 is available on the Stock Exchanges websites i.e. www.bseindia.com and www.nseindia.com and also on the website of the company www.owmnahar.com.  
 3. These financial results have been reviewed by the Audit Committee and thereafter approved and taken on record by the Board of Director at their meeting held on 23rd July, 2022. These results have been subjected to Limited Review by the Statutory Auditors of the Company.

For NAHAR SPINNING MILLS LIMITED  
 Sd/-  
**JAWAHAR LAL OSWAL**  
 (CHAIRMAN)  
 (DIN: 00463866)  
 Place: Ludhiana  
 Dated: 23rd July, 2022

**LADAM STEELS LIMITED**  
 Regd Office: Ladam House, C-33, Opp. I.T.I. Wagle Industrial Estate, Thane (W) - 400 604.  
 Tel No. 022 71191000 Email ID: compliances@ladam.in CIN NO: U27100MH1983PLC030119  
**INFORMATION REGARDING THE ANNUAL GENERAL MEETING TO BE HELD THROUGH VIDEO CONFERENCING (VC) / OTHER AUDIO-VISUAL MEANS (OAVM)**  
 NOTICE is hereby given that pursuant to the applicable provisions of the Companies Act, 2013, Rules made thereunder and General Circular No. 20/2020 dated 5th May 2020 read with General Circular No. 14/2020 dated 8th April 2020, General Circular No. 17/2020 dated 13th April 2020 and General Circular No. 02/2021 dated 13th January, 2021 issued by Ministry of Corporate Affairs, the Annual General Meeting ("AGM") of the members of Ladam Steels Limited will be held on Friday, 26th August, 2022 at 04.30 P.M through video conferencing facility without any physical presence of members. The process of participation in the AGM will be provided in the Notice of the AGM.  
 The AGM Notice will be available on the CDLS website www.evotingindia.com. No hard copies of the notice will be made available to the Members.  
**Manner to register/update email addresses:**  
 Members who have not registered their e-mail address with the Company or their Depository Participant are requested to register their e-mail address in the following manner:  
**For Physical Shareholders:**  
 Send Scanned copy of the following documents by email to: support@purvashare.com keeping cc to: compliances@ladam.in  
 a. A signed request letter mentioning your name, folio number and complete address  
 b. Self-attested scanned copy of the PAN Card, and  
 c. Self-attested scanned copy of any document (such as Aadhaar card, Driving Licence, Election Identity card, Passport) in support of the address of the Members as registered with the Company.  
**For Electronic Shareholders**  
 The shareholders holding shares in electronic mode are also requested to register/update their email address, Permanent Account Number (PAN) and Bank Account details with the Depository Participant where their respective dematerialised accounts are maintained.  
 The remote e-voting as well as e-voting at the AGM on the proposals contained in the Notice of the AGM will be conducted on the e-voting system to be provided by the Company. The details of the e-voting system and process of e-voting will be specified in the Notice of the AGM. The members who are holding shares in physical form or who have not registered their email ID, can access the details of e-voting system and vote on the e-voting system as per the procedure which will be mentioned in the AGM Notice.

For and on behalf of  
 Ladam Steels Limited  
 Sd/-  
 Sumesh Aggarwal  
 Director DIN: 00325063  
 Date: July 25, 2022  
 Place: Thane

**STEEL EXCHANGE INDIA LTD**  
 Strengthening Our Planet  
 Regd. Office: Door No: 1-65/k/60, Abhis Hiranya, 1st Floor, Kavuri Hills, Hyderabad-500081  
 Phone: +91-40-2340 3725 Fax: +91-40-2341 3267  
 Web: www.seil.co.in E-mail: info@seil.co.in CIN: L74100TG1999PLC031191

**Extracts of Unaudited Financial Results for the Quarter Ended 30.06.2022**

S. No.	Particulars	Quarter Ended		
		30.06.2022	30.06.2021	Year Ended 31.3.2022
1.	Total Income from Operations	36108.81	26313.88	111974.56
2.	Net Profit / (Loss) for the period (before Tax, Exceptional and/or Extraordinary items) #	812.92	797.87	1448.34
3.	Net Profit / (Loss) for the period before tax (after Exceptional and/or extraordinary items)#	812.92	797.87	1448.34
4.	Net Profit / (Loss) for the period after tax (after Exceptional and/or extraordinary items)#	812.92	797.87	11648.04
5.	Total Comprehensive Income for the period [Comprising Profit/ (Loss) for the period (after tax) and Other Comprehensive Income (After tax)]	812.92	797.87	11636.58
6.	Paid up Equity Share Capital	8808.12	8808.12	8808.12
7.	Reserves (excluding Revaluation Reserve)	20297.69	3128.55	19484.77
8.	Securities Premium Account	12486.18	12486.18	12486.18
9.	Net worth (As per Companies Act, 2013)	49920.04	34040.69	49107.12
10.	Paid up Debt Capital/ Outstanding Debt	30435.02	37599.19	30435.02
11.	Outstanding Redeemable Preference Shares	1860.87	1860.87	1860.87
12.	Debt Equity Ratio	0.67	1.10	0.68
13.	Earnings Per Share (of Rs 10/- each) (for continuing and discontinued operations) -			
1.	Basic:	0.92	1.02	13.42
2.	Diluted:	0.91	1.02	13.34
14.	Capital Redemption Reserve	55.04	55.04	55.04
15.	Debtenture Redemption Reserve	-	-	-
16.	Debt Service Coverage Ratio	1.75	1.84	0.65
17.	Interest Service Coverage Ratio	1.75	1.84	1.41

**NOTES:**  
 The above is an extract of the detailed format of Quarterly and yearly Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Quarterly Financial Results is available on the Stock Exchange websites and on Company's website www.seil.co.in  
**By order of the Board**  
 for Steel Exchange India Limited  
 Sd/-  
 B. Satish Kumar  
 Managing Director  
 Din: 00163676  
 Place: Hyderabad  
 Date: 23.07.2022

**Kotak Mahindra Bank Limited**  
 CIN - L65110MH1985PLC038137  
 Registered Office: 27BKC, C 27, G Block, Bandra Kurla Complex, Bandra (E), Mumbai - 400 051  
 Tel: +91-22-61660001, Fax: +91-22-6713 2403  
 Website: www.kotak.com, E-mail: KotakBank.Secretarial@kotak.com

**NOTICE TO THE MEMBERS OF THIRTY-SEVENTH ANNUAL GENERAL MEETING AND RECORD DATE**

NOTICE is hereby given that the Thirty-Seventh Annual General Meeting ("AGM") of the Members of Kotak Mahindra Bank Limited ("Bank") will be held on **Saturday, August 27, 2022 at 10:00 a.m. Indian Standard Time ("IST")** through Video Conferencing ("VC") / Other Audio Visual Means ("OAVM"), in compliance with the provisions of the Companies Act, 2013 and Rules made thereunder read with General Circular No. 02/2022 dated 5<sup>th</sup> May, 2022, General Circular No. 14/2020 dated 8th April, 2020, General Circular No. 17/2020 dated 13<sup>th</sup> April, 2020, General Circular No. 02/2021 dated 13<sup>th</sup> January, 2021 and other relevant circulars issued by the Ministry of Corporate Affairs, Government of India.  
 The Notice of AGM and the Integrated Annual Report 2021-22, comprising the standalone and consolidated audited financial statements for the financial year ended 31<sup>st</sup> March, 2022, along with Directors' Report and Auditors' Report and other documents required to be annexed thereto, will be sent to the Members of the Bank, electronically, on their e-mail address registered with the Bank / Registrar and Transfer Agent of the Bank / Depository Participant(s) ("DPs"). The Notice of AGM and the Integrated Annual Report 2021-22 will also be available on the website of the Bank at [www.kotak.com](http://www.kotak.com), websites of the Stock Exchanges i.e. BSE Limited and National Stock Exchange of India Limited at [www.bseindia.com](http://www.bseindia.com) and [www.nseindia.com](http://www.nseindia.com), respectively, and on the website of National Securities Depository Limited ("NSDL"), the e-voting service providing agency appointed by the Bank, at <https://www.evoting.nsdl.com>  
**Attending the AGM:**  
 The Bank has availed services of NSDL, to provide the VC facility for conduct of the AGM. Members will be able to attend the AGM through VC / OAVM through the NSDL e-Voting system by following the steps mentioned under 'Instructions for attending AGM through Video-Conferencing / Other Audio-Visual Means' in the notes to the notice of AGM.  
**E-voting facility:**  
 Members will be provided with a facility to cast their vote(s) on the business set out in the Notice of AGM through an electronic voting system ("e-voting"). The manner of voting, including voting remotely ("remote e-voting") by (i) individual Members holding equity shares of the Bank in demat mode, (ii) Members other than individuals holding equity shares of the Bank in demat mode, (iii) Members holding equity shares of the Bank in physical mode, and (iv) Members who have not registered their e-mail address, has been explained in instructions section of the notice of AGM. Members attending the AGM who have not cast their vote(s) by remote e-voting will be able to cast vote(s), electronically, at the AGM.  
**Dividend related information:**  
 The Board of Directors of the Bank has recommended a dividend of ₹ 1.10 per equity share for the financial year ended March 31, 2022. **Friday, August 12, 2022** has been fixed as the "Record Date", for the purpose of determining the Members eligible to receive the aforesaid dividend. The dividend, if declared at the AGM, will be paid between Monday, August 29, 2022 and Friday, September 2, 2022 to those Members whose names appear on the Register of Members / Statement of beneficial owners to be received from the Depositories, as at the close of business hours on the Record Date.  
**PROCEDURE FOR (I) REGISTRATION OF E-MAIL ADDRESS FOR OBTAINING THE NOTICE OF AGM, INTEGRATED ANNUAL REPORT 2021-22 AND THE USER ID / PASSWORD FOR E-VOTING AND (II) UPDATION OF BANK ACCOUNT MANDATE FOR RECEIPT OF DIVIDEND:**

Type of Holding	Procedure
Physical Holding	For registration of e-mail address and / or updation of Bank Account details, please send a written request in Form ISR-1 (available at <a href="https://www.kotak.com/en/investor-relations/investor-information/investor-info.html">https://www.kotak.com/en/investor-relations/investor-information/investor-info.html</a> ) to the Registrar and Transfer Agent of the Bank i.e. Kfintech Technologies Private Limited (Unit: Kotak Mahindra Bank Limited) at Selenium Tower B, Plot 31-32, Gachibowli, Financial District, Nanakramuda, Hyderabad - 500 032, along with details of Folio Number, name of the member, copy of the share certificate (front and back), PAN (self-attested copy of PAN card), Aadhaar (self-attested copy of Aadhaar card). Additionally, please provide a self-attested copy of the cancelled cheque leaf bearing the name of the first holder / bank statement duly attested by the bank manager (along with the details of 9-digit MICR Code Number and 11-digit IFSC), for updating bank account details.
Demat Holding	Please contact your Depository Participant ("DP") and register your e-mail address and Bank Account details in your demat account, as per the process advised / forms made available by your DP.

Any person who acquires shares and becomes a member of the Bank after the notice is sent through e-mail, may obtain the user ID and password for e-voting / attending the AGM, by sending a request at [evoting@nsdl.co.in](mailto:evoting@nsdl.co.in). However, if such person is already registered with NSDL for remote e-voting, then he/she may use their existing user ID and password for casting vote / attending AGM. If any member has forgotten their user ID and/or password, the same can be reset by using "Forgot User Details/Password" or "Physical User Reset Password" option available on [www.evoting.nsdl.com](http://www.evoting.nsdl.com) or call on toll free no. 1800 1020 990 / 1800 22 44 30.

For KOTAK MAHINDRA BANK LIMITED  
 Sd/-  
 Avani Doomasia  
 Company Secretary  
 (FCS 3430)  
 Mumbai, July 23, 2022

**Nahar Capital and Financial Services Ltd.**  
 Regd. Office: 375, Industrial Area 'A', Ludhiana-141003  
 CIN : L45202PB2006PLC029968 Ph. 0161-2600701, Fax: 0161-2222942  
 Email: secnscfs@owmnahar.com, Website: www.owmnahar.com

**EXTRACT OF STANDALONE AND CONSOLIDATED UN-AUDITED FINANCIAL RESULTS FOR THE QUARTER ENDED 30TH JUNE, 2022**

Sr. No.	Particulars	STANDALONE			
		Quarter Ended		Year Ended	
		30.06.2022 Un-audited	31.03.2022 Audited	30.06.2021 Un-audited	31.03.2022 Audited
1	Total income from operations (net)	59.99	286.61	1060.72	4988.51
2	Net Profit/(Loss) for the period (before tax)	(159.91)	50.26	787.23	4096.75
3	Net Profit for the period (after tax)	9.46	14.09	640.71	3042.75
4	Total Comprehensive Income/(Loss) for the period [Comprising Profit/(Loss) for the period (after tax) and Other Comprehensive Income/ (Loss) (after tax)]	1949.96	(631.71)	2610.67	9826.19
5	Equity Share Capital (Face Value of ₹ 5/- each)	837.31	837.31	837.31	837.31
6	Reserves (excluding Revaluation Reserve) as shown in the Audited Balance Sheet of previous year	-	-	-	79550.14
7	Earnings Per Share (Face Value of ₹ 5/- each) Basic/Diluted (₹)	0.06	0.08	3.83	18.17

**NOTES:**  
 1. The above is an extract of the detailed format of Financial Results alongwith Segment Reporting for the quarter ended 30th June, 2022 filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Un-audited Financial Results alongwith Segment Reporting for the quarter ended 30th June, 2022 are available on the Stock Exchange websites i.e. www.nseindia.com and www.bseindia.com and also available on Company's website i.e. www.owmnahar.com.  
 2. These financial results have been reviewed by the Audit Committee and thereafter approved and taken on record by the Board of Directors at their meeting held on 23rd July, 2022. These results have been subjected to Limited Review by Statutory Auditors of the Company.  
**3. Consolidated financial results are as under:**

Sr. No.	Particulars	STANDALONE			
		Quarter Ended		Year Ended	
		30.06.2022 Un-audited	31.03.2022 Audited	30.06.2021 Un-audited	31.03.2022 Audited
1	Total Income from operations (net)	59.99	286.61	1060.72	4316.50
2	Profit before tax	4311.43	6538.31	6081.88	30552.47
3	Net profit after tax	5307.42	4133.35	5831.82	22646.45
4	Total Comprehensive Income/(Loss)	(1,954.44)	10557.10	12997.84	52089.37
5	Earnings Per Share (Face Value of ₹ 5/- each) Basic/Diluted (₹)	31.69	24.68	34.83	135.23

For NAHAR CAPITAL AND FINANCIAL SERVICES LTD.  
 Sd/-  
**JAWAHAR LAL OSWAL**  
 (CHAIRMAN)  
 (DIN: 00463866)  
 Place: Ludhiana  
 Dated: 23rd July, 2022

CIN: L65922TN2009PLC073881  
 Registered Office: No. 8B, Doshi Towers, 8th Floor, No: 205, Poonamallee High Road, Kilpauk, Chennai 600 010, Phone No: 044 45660000  
 Email: cs@aptusindia.com Website: www.aptusindia.com

**NOTICE OF THE 13<sup>TH</sup> ANNUAL GENERAL MEETING**

Notice is hereby given that the 13th Annual General Meeting ("AGM") of the members of **Aptus Value Housing Finance India Limited ("the Company")** will be held through **electronic mode [Video Conference ("VC") / Other Audio Visual Means ("OAVM")]** without the physical presence of the members at a common venue on **Friday, 19th August 2022 at 11:00 A.M. IST** to transact the businesses, as set out in the Notice convening the AGM ("Notice") in compliance with the applicable provisions of the Companies Act, 2013 and the Rules made thereunder and the Securities and Exchange Board of India ("SEBI") (Listing Obligations and Disclosure Requirements) Regulations, 2015 read with General Circular No. 14/2020 dated April 08, 2020, Circular No. 17/2020 dated April 13, 2020, Circular No. 20/2020 dated May 05, 2020, Circular No. 02/2021 dated January 13, 2021, Circular No. 21/2021 dated December 14, 2021 and Circular No. 2/2022 dated May 05, 2022 issued by the Ministry of Corporate Affairs ("MCA Circulars") and SEBI Circular No. SEBI/HO/CFD/CMD1/CIR/P/2020/79 dated May 12, 2020, Circular No. SEBI/HO/CFD/CMD2/CIR/P/2021/11 dated January 15, 2021, Circular No. SEBI/HO/DDHS/DDHS Div2/P/CIR/2021/697 dated December 22, 2021 and Circular No. SEBI/HO/CFD/CMD2/CIR/P/2022/62 dated May 13, 2022 ("SEBI Circulars").

Accordingly, in compliance with the MCA & SEBI circulars, Notice of AGM along with the Annual Report for FY 2021-22 will be sent only through electronic mode to those members whose e-mail addresses are registered with the Company / Depository Participants or Registrar & Share Transfer Agent viz. KFin Technologies Limited ("RTA") and will also be available on the Company's website i.e. www.aptusindia.com and the website of Stock Exchanges viz. BSE limited at [www.bseindia.com](http://www.bseindia.com) and National Stock Exchange of India Limited at [www.nseindia.com](http://www.nseindia.com) and on the website of RTA at <https://evoting.kfintech.com>.

Members can attend and participate in the AGM only through VC / OAVM. The procedure and instruction for joining AGM through VC / OAVM will be provided in the Notice of the AGM. Members attending the meeting through VC / OAVM shall be counted for the purpose of reckoning quorum under Section 103 of the Companies Act, 2013. The members whose e-mail ids are not yet registered or updated are requested to register their e-mail address with the depository participants.

The Company is providing remote e-voting facility to all its members to cast their votes on all the resolutions which are set out in the Notice of the AGM. Members have the option to cast their vote on any resolutions using the remote e-voting facility or e-voting during the AGM. Detailed procedure for remote e-voting / e-voting during the AGM for all the members (including the members holding shares in physical form / whose email addresses are not registered with DPs/Company/RTA) will be provided in the Notice of the AGM.

For Aptus Value Housing Finance India Limited  
 Sd/-  
 Sanin Panicker  
 Company Secretary & Compliance Officer  
 Place : Chennai  
 Date : July 25, 2022

**PUBLIC NOTICE**

General public is hereby informed that our client, M/s. Muthoot Finance Ltd. (GSTIN 32AAABCT0343B1Z7), Registered Office: 2nd Floor, Muthoot Chambers, Banerji Road, Kochi-682018, Kerala, India, CIN: L65910KL1997PLC011300, Ph.: +91 484-2396478, 2394712, Fax: +91 484-2396506, mails@muthootgroup.com, www.muthootfinance.com is conducting Auction of ornaments (NPA accounts for the period up to 02.07.2021 & Spurious/Low quality accounts for the period up to 31.12.2021), pledged in its favour, by the defaulting Borrowers, as detailed hereunder. All those interested may participate.

**First Auction Date: 03.08.2022**

Jammu: MAL-3128, 3421, MBL-2557, MDL-1534, MHP-488, 638, 688, MOS-265, 317, MUL-3139, 3572, 3725, 3967, 6224, 6887, 6917, 6928, 6934, 7074, 7135, 7182, 7208, 7212, 7229, 7260, 7282, 7296, 7297, 7333, 7338, 7360, 7398, 7400, 7408, 7436, 7459, 7461, 7470, 7478, 7483, 7484, 7506, 7507, 7511, 7521, 7528, 7534, 7535, 7543, Jammu-Karan Market: MAL-1687, 1738, 2632, 2706, 2927, 2957, 2967, 3022, 3072, 3083, 3142, MDL-1430, 1496, MUL-5086, 5300, 5796, 5940, 5973, 6062, 6886, 7671, 8169, 8528, 8924, 9217, 9288, 9324, 9339, 9352, 9646, 9814, 10066, 10088, 10101, 10107, 10115, 10135, 10136, 10138, 10140, 10141, 10186, 10193, 10195, 10208, 10210, 10212, 10215, 10218, 10239, 10272, 10279, 10308, 10311, 10342, 10343, 10350, 10368, 10376, 10379, 10384, 10395, 10402, 10412, 10438, 10440, 10454, 10462, 10465, 10481, 10483, 10484, 10495, 10548, 10504, 10514, 10517, 10520, 10523, 10524, Jammu-Talab Tillo: MAL-1248, 1292, 1905, 2406, 2422, 2485, 2625, 2720, 2754, 2758, 2775, MUL-880, 3689, 5247, 5753, 6338, 6560, 7252, 7326, 7507, 7540, 7550, 7678, 7981, 8340, 8645, 8737, 9352, 9401, 9404, 9424, 9426, 9429, 9447, 9452, 9455, Jammu-Satwari Chowk: MAL-2010, 2376, 2296, MHP-134, MSL-15332, MUL-3884, 4164, 4954, 5961, 5962, 6521, 7606, 7915, 7983, 8040, 8043, 8081, 8146, 8172, 8188, 8204, 8221, 8236, 8251, 8270, 8274, 8260, 8303, 8324, 8341, 8382, 8386, 8390, 8411, 8416, 8426, 8442, 8446, 8455, 8458, 8493, 8500, 8513, 8528, 8548, 8554, 8560, 8563, 8576, 8581, 8586, 8597, 8602, 8636, 8642, 8645, 8654, 8659, 8661, 8712, 8732, Jammu-Janipur: MAL-1257, 1881, 2215, 3233, 3375, 3396, 3467, 3484, 3499, 3599, 3622, 3698, 3701, MDL-911, MUL-4026, 6654, 7243, 7787, 8136, 8472, 9027, 9785, 10516, 11224, 11226, 11481, 11554, 11594, 11641, 11746, 11748, 11803, 11825, 11858, 11938, 12007, 12013, 12187, 12206, 12211, 12223, 12227, 12260, 12308, 12322, 12327, 12330, 12334, 12347, 12363, 12393, 12402, 12407, 12415, 12424, 12428, 12431, 12442, 12460, 12509, 12518, 12524, 12529, 12530, 12554, 12567, 12568, 12582, 12583, 12593, 12603, 12607, 12617, 12625, 12628, 12635, 12637, 12648, 12661, 12687, 12692, 12698, 12711, 12716, 12721, 12734, Jammu-Shastri Nagar: MAL-1129, 1699, 1942, 2090, 2220, MHP-230, 239, MUL-3564, 3813, 5957, 6139,

